



CREMICA AGRO FOODS LTD.

Date: 04th June, 2021

To,
The Metropolitan Stock Exchange of India Limited.
Vibgyor Towers, 4th floor, Plot No C-62, G- Block
Opp. Trident Hotel, Bandra Kurla Complex
Bandra(E), Mumbai-400098.

Trading Symbol: CREMICA

Series: EQ

ISIN: INE050S01019


Subject: Newspaper Clippings of the Unaudited Financial Results for the Quarter and Financial Year ended 31st March 2021

Dear Sir/Ma'am,

With reference to the captioned subject, we enclose herewith the newspaper clippings of the unaudited financial results for the quarter and Financial Year ended 31st March 2021 published by the Company in the newspapers named as "Financial Express" (All India Edition) and "Desh Bandhu" (In Punjabi Language).

This is for your information and records.

For Cremica Agro Foods Limited


Shantilal Sukalal Chaudhari
(CEO and Whole Time Director)

DIN: 02315224

Corporate Address: Theing Road, Phillaur, Jalandhar
Punjab- 141001

Corporate Identity Number (CIN) : L15146PB1989PLC009676
Regd. Office: 455, Sohan Palace, 2nd Floor, The Mall, Ludhiana - 141 001, Punjab (India)
Corporate Office: Theing Road, Phillaur-144410, Distt. Jalandhar (Pb.) INDIA, Phone: 01826-222826,
Email: manager.cafi@gmail.com Website: www.cafi.co.in

The Kerala Minerals and Metals Ltd.
(A Govt. of Kerala Undertaking)
SANKARAMANGALAM, CHAVARA-691583, KOLLAM, KERALA, INDIA.
Phone: +91-476-2651215 to 2651217, Fax: +91-0476-2680101, 2686721
E-mail: contact@kmmml.com, URL: www.kmmml.com

Competitive Tenders are invited for following. For more details please visit the E-Tendering Portal, https://etenders.kerala.gov.in or www.kmmml.com

No.	Tender ID	Items
1.	2021_KMML_423639_1	Global tender for Revamping / Modifications of existing Acid Regeneration Plant by implementing latest technology, upgradations for generating saleable iron oxide

Chavara 03/06/2021
Sd/- HOU(T)
For The Kerala Minerals And Metals Ltd.

TRANSMISSION CORPORATION OF TELANGANA LIMITED
e-PROCUREMENT TENDER NOTICE / e-PROCUREMENT SHORT TENDER NOTICE

The TSTRANSCO invites sealed bids through tenders for the following works:
Specification No. TST-CONST-e-03/2020-21, Name of the work: Supply, erection and commissioning of following works: (i) 132KV DC/SS line (4.5 km) to existing 132/33KV Ganganpally SS from proposed RTSS Pandurangaswamy road in Gadwal (Jogulamba) dist. (ii) Stringing of 2nd circuit (17.00 km) from 220/132KV Jurala SS to 220/33KV Ganganpally SS in Gadwal(Jogulamba) district. (iii) 2Nos 132KV Bays at 132/33 KV Ganganpally SS for 132KV Pandurangaswamy road RTSS and for 2nd ckt Stringing from 220KV Jurala SS. (iv) 1No. 132KV bay at 220/132KV Jurala SS for 132KV Ganganpally SS in Gadwal(Jogulamba) district.

Specification No. e-04/CE/Construction/TST-e-04/2021, Name of the work: Supply, Erection, Testing and Commissioning of (i) 220/132/33 KV Sub-station at Chandanvally (ii) 220KV Twin Moose DC line from 400KV Kethireddypally SS to 220KV Chandanvally SS (8KM) (iii) 2Nos 220KV Feeder bays at 400/220KV Kethireddypally SS for proposed 220KV Chandanvally SS, Shabad Mandal in Ranga Reddy District on Turnkey Basis. Date and Time of availability of bid document: 03.06.2021 at 17.00 Hrs.

Note :-
i. Tender documents will be available online at date & time as mentioned above.
ii. Name & Address of the officer inviting tenders – Chief Engineer / Construction / TSTRANSCO, Viduyat Soudha/ Hyderabad.
iii. The contractors / firms are requested to upload the information in Zip format preferably.
iv. Further details can be seen @ <http://www.eprocurement.telangana.gov.in>.
v. Bidding document is available on <http://www.eprocurement.telangana.gov.in>.
Phone : 040-23396000 Extn :3212/3356/3256/3253/3508/3573
Fax No: 040-23336171/040-23393453

Sd/-
CHIEF ENGINEER
CONSTRUCTION

R.O.No. 13/21

The Kerala Minerals and Metals Ltd.
(A Govt. of Kerala Undertaking)
SANKARAMANGALAM, CHAVARA-691583, KOLLAM, KERALA, INDIA.
Phone : +91-476-2651215 to 2651217, Fax : +91-0476-2680101, 2686721
E-mail : contact@kmmml.com, URL : www.kmmml.com

Competitive Tenders are invited for following. For more details please visit the E-Tendering Portal, https://etenders.kerala.gov.in or www.kmmml.com

No.	Tender ID	Items
1.	2021_KMML_424180_1	For the supply of economiser coil with support

Chavara 03/06/2021
Sd/- DGM (Mts)
For The Kerala Minerals And Metals Ltd.

SUN TV NETWORK LIMITED
CIN: L22107TN1985PLC021491
Regd. Office: Murasoli Maran Towers, 73, MRC Nagar
Main Road, MRC Nagar, Chennai - 600 026
Tel: 044 - 44670787 Fax: 044 - 40676161
Email: tvnfo@sunnetwork.in, www.sunnetwork.in

Please take note that a meeting of the Board of Directors of the Company will be held on Friday, 11th June, 2021 to consider inter alia, take on record and approve the Audited Standalone and Consolidated Financial Results for the quarter and financial year ended 31st March, 2021.

For Sun TV Network Limited
Sd/-
Place : Chennai R. Ravi
Date : 03.06.2021 Company Secretary

Mangalore SEZ Limited
Mangalore Special Economic Zone, Sy.No. 168-3A, Plot No. U1
Administrative Building, Bajpe Village, Mangalore - 574 142
Dakshina Kannada, Karnataka

Invitation for Bids

03.06.2021

Mangalore SEZ Limited (MSEZL) invites tenders from eligible bidders on behalf of Mangalore STP Limited (MSTPL) for the following work through e-tendering:

No	Contract Package No	Name of Work	Proposal due date
1	MSTPL/O&M/STP KAVOOR/2021	Operation & Maintenance of Kavor STP, 12 Wet Wells, Sewage Pumping Mains & related ancillaries in Mangalore City for MSTPL for a period of 3 years	02.07.2021

Please refer website www.tenderwizard.com/MSEZ and www.mangaloresez.com for further details.

Sd/-, Chief Executive Officer
Mangalore SEZ Ltd, Mangalore

बैंक ऑफ महाराष्ट्र
Bank of Maharashtra

Head Office: 'Lokmangal', 1501, Shivajinagar, Pune - 411005.
Tel.: 020-25511360, Email: investor_services@mahabank.co.in
Website: www.bankofmaharashtra.in

torrent PHARMA
(CIN: L24230GJ1972PLC002126)
Website: www.torrentpharma.com
Email Id: investorservices@torrentpharma.com

TORRENT PHARMACEUTICALS LIMITED
Registered Office: Torrent House, Off Ashram Road, Ahmedabad - 380 009, Gujarat, India
Phone: + 91 79 26599000
Fax: + 91 79 26582100

NOTICE

This NOTICE is being published pursuant to the provisions of Section 124(6) of the Companies Act, 2013 ("Act") read with Investor Education and Protection Fund Authority (Accounting, Audit, Transfer and Refund) Rules, 2016, ("Rules") as amended from time to time with respect to transfer of equity shares of the Company to the Demat Account of Investor Education and Protection Fund ("IEPF") Authority. The said shares correspond to those shareholders who have not claimed dividend for a period of last seven consecutive years or more.

The Company has already sent a specific communication to the concerned shareholders at their address registered with the Company, inter alia, providing the details of the shares being transferred to IEPF. Further, the names of the concerned shareholders, their Folio No or DP ID - Client ID are available on the website of the Company www.torrentpharma.com.

The concerned shareholders are requested to claim the unclaimed dividend due to them by making an application immediately along with the Original dividend warrant and / or Indemnity bond as the case may be and send it to KFin Technologies Pvt. Ltd., ("KFin"), Registrar and Transfer Agents of the Company at the address stated below:

KFin Technologies Pvt. Ltd
Selenium Tower B, Plot 31-32, Gachibowli,
Financial District, Nanakranga, Hyderabad - 500 032
Tel.: 040 - 67161585; Fax No.: 040 - 23001153;
Email: einward.ris@kfinetech.com; Website: www.kfinetech.com

The concerned shareholders are also requested to immediately communicate to the Company with the copy of the Order in case of any injunctions / restraints orders, etc. obtained from any Court / Statutory authority with respect to transfer of shares or payment of dividend, etc.

In case the Company does not receive the documents as stated above duly completed in all respect from the concerned shareholders by 4th September, 2021, the Company shall comply with the requirements set out in the Rules, by transferring the unclaimed dividend and shares to IEPF Authority by the due date as per the stipulated procedures. No claim shall lie against the Company in respect of the dividend and shares transferred to IEPF Authority pursuant to the said rules.

The concerned shareholders may note that, upon such transfer, they can claim the said shares along with dividend(s) from IEPF, for which details are available on the website of the Company www.torrentpharma.com and also on the website of the Ministry of Corporate Affairs at <http://iepf.gov.in>.

For further information, concerned shareholders may contact KFin or the Secretarial Department of the Company at the above mentioned addresses.

FOR TORRENT PHARMACEUTICALS LIMITED
MAHESH AGRAWAL
VP (LEGAL) & COMPANY SECRETARY

Place: Ahmedabad
Date: 3rd June, 2021

BF UTILITIES LIMITED
Regd. Off.: Mundhwa, Pune Cantonment, Pune-411036
CIN : L40108PN2000PLC015323
Website : www.bfutilities.com Tel: +91 20 2672 5257
Email : Secretarial@bfutilities.com

NOTICE

Pursuant to Regulations 29(1)(a) read along with Regulations 47 of the SEBI (Listing Obligations and Disclosure Requirements) Regulations, 2015, Notice is hereby given that a meeting of the Board of Directors of the Company is scheduled on Monday, June 14, 2021, to consider and take on record the Audited Standalone Financial Results for the year ended 31st March, 2021. The above information is available on the Company's Website viz www.bfutilities.com and also available on websites of Stock Exchanges viz www.nseindia.com and www.bseindia.com

For BF Utilities Limited
Sd/-
Place : Pune B.S.Mitkari, Company Secretary
Date : 3rd June, 2021

NOTICE

Notice is hereby given that the 18th Annual General Meeting (AGM) of the Shareholders of Bank of Maharashtra will be held on Thursday, the 24th June, 2021 at 11.00 a.m. (IST) through Video Conferencing / Other Audio Visual means (OVAM) to transact the following business:

ORDINARY BUSINESS:
Item No.1: To discuss, approve and adopt the Balance Sheet of the Bank as at 31st March 2021 and the Profit and Loss Account for the year ended on that date, the report of the Board of Directors on the working and activities of the Bank for the period covered by the accounts and the Auditor's Report on the Balance Sheet and Accounts.

SPECIAL BUSINESS:
Item No.2: To consider raising of Equity capital through various modes as mentioned in the Notice.
Item No.3: To Elect One Shareholder Director.

Notice is further given that the Register of Shareholders and Share Transfer Books of the Bank will remain closed from Friday, 18th June, 2021 to Thursday, 24th June, 2021 (both days inclusive) for the purpose of 18th AGM for the financial year 2020-21.

CREMICA AGRO FOODS LIMITED
Regd. Off.: 455, SOHAN PALACE, 2nd FLOOR, THE MALL, LUDHIANA, PUNJAB-141001, Tel No.: 01826-222826, Website: www.cafli.co.in
CIN: L15146PB1989PLC009676, Email Id: manager.cafli@gmail.com

Extract of Audited Financial Results for the Quarter and Year Ended March 31, 2021

Sl. No.	Particulars	Year ended March 31, 2021			
		Quarter ended 31.03.2021 (Audited)	Year ended 31.03.2021 (Audited)	Quarter ended 31.03.2020 (Audited)	Year ended 31.03.2020 (Audited)
1	Total Income from Operations	6.38	22.92	21.28	48.77
2	Net Profit/(Loss) for the period (before Tax, Exceptional and/or Extraordinary items)	2.14	5.08	(2.40)	11.36
3	Net Profit/(Loss) for the period before tax (after Exceptional and/or Extraordinary items)	2.14	5.08	(2.40)	11.36
4	Net Profit/(Loss) for the period after tax (after Exceptional and/or Extraordinary items)	1.57	3.77	(1.79)	8.63
5	Total Comprehensive Income for the period (Comprising Profit/(Loss) for the period (after tax) and Other Comprehensive Income (after tax))	1.54	21.64	(1.79)	8.63
6	Equity Share Capital (Face value of ₹ 10/- each)	44.96	44.96	44.96	44.96
7	Other equity (Reserves excluding Revaluation Reserve) as shown in the Audited Balance Sheet of the previous year	460.35	460.35	438.70	438.70
8	Earnings per equity share (face value of ₹ 10/- each) (not annualised)				
	(a) Basic (in ₹)	0.03	0.48	(0.04)	0.19
	(b) Diluted (in ₹)	0.03	0.48	(0.04)	0.19

Notes:

- These results have been prepared in accordance with the Companies (Indian Accounting Standards) Rules, 2015 (Ind AS) prescribed under Section 133 of the Companies Act, 2013.
- The above is an extract of the detailed format of Audited Financial Results for the Quarter and Year ended March 31, 2021 filed with the Stock Exchange under Regulation 33 of the SEBI (Listing Obligations and Disclosure Requirements) Regulations, 2015. The full format of the Audited Financial Results for the Quarter and Year ended March 31, 2021 are available on the Stock Exchange website www.mse.in and on the Company's website www.cafli.co.in.

For and on behalf of the Board of Directors of For Cremica Agro Foods Limited
Sd/-
Shantilal Sukalal Chaudhari
Whole Time Director
DIN: 02315224

Place : New Delhi
Date : 02nd June, 2021

NOTICES:

- This Notice is being published under the provisions of Regulation 12 and 56(i) of the Bank of Maharashtra (Shares and Meetings) Regulations, 2004 and Rule 20 of Companies (Management & Administration) Rules, 2014 (as amended).
- In compliance with MCA and SEBI Circulars, soft copy of the Notice of the Annual General Meeting and Annual Report 2020-21 of the Bank is being sent only through electronic mode to all the members whose email IDs are registered with the Bank / DPs. Shareholders may note that the Notice of the 18th Annual General Meeting and Annual Report of the Bank is available on the Bank's website viz. www.bankofmaharashtra.in and website of Stock exchanges.
- Shareholders of Bank can join and participate the meeting through VC / OAVM facility only. Shareholders participating through VC / OAVM facility shall be counted for the purpose reckoning the quorum for the meeting. The instructions for joining and participating the meeting through VC / OAVM facility.
- In terms of MCA Circular, since the physical attendance of members has been dispensed with, there is no requirement of appointment of proxy.
- Shareholders of Bank, who have not registered their email id with Bank / Depositories can obtain the notice of AGM and Annual Report in electronic form by sending mail to investor_servies@mahabank.co.in or helpdesknum@mcsregistrars.com
- VOTING THROUGH ELECTRONIC MEANS:**
Shareholders may please note that pursuant to Regulation 44 of the SEBI (Listing Obligations and Disclosure Requirements) Regulations, 2015, the Bank has provided remote e-voting facility for transacting the business items through Central Depository Services (India) Limited (CDSL) which will commence on 09:00 a.m. Monday, 21st June, 2021 till 05:00 p.m. Wednesday, 23rd June, 2021 and the e-voting platform will be disabled thereafter.
- Shareholders of the Bank holding equity shares either in physical or in dematerialized form, as on the Cut-off Date(s) i.e. 17th June, 2021 (for agenda item No.1 and 2) and 24th May, 2021 (for agenda item No.3) will be entitled to cast their vote on agenda items through Remote e-voting process.
- A Shareholder may participate in the meeting through VC / OAVM even after exercising his/her right to vote through remote E-voting process, but shall not be allowed to vote again in the meeting.
- Shareholders are required to read the e-voting instructions as mentioned in AGM notice.
- Helpdesk for Individual Shareholders holding securities in demat mode for any technical issues related to login through Depository i.e. CDSL and NSDL.

Login Type	Helpdesk Details
Individual Shareholders holding securities in Demat mode with CDSL	Members facing any technical issue in login can contact CDSL helpdesk by sending a request at helpdesk.evoting@cdslindia.com or contact at 022- 23058738 and 022-23058542-43.
Individual Shareholders holding securities in Demat mode with NSDL	Members facing any technical issue in login can contact NSDL helpdesk by sending a request at evoting@nsdl.co.in or call at Toll Free No.: 1800 1020 990 and 1800 22 44 30

11. The Results declared in respect of agenda items transacted at the meeting, alongwith the report of the Scrutinizer shall be placed on the website of the Bank and CDSL immediately after the declaration of results by the Chairman or a person authorized by him in writing. The results shall also be immediately forwarded to the Stock Exchanges.

Date: 02.06.2021
Place: Pune

For Bank of Maharashtra
(V. P. Srivastava)
CFO & General Manager

ICICI Prudential Asset Management Company Limited
Corporate Identity Number: U99999DL1993PLC054135

Registered Office: 12th Floor, Narain Manzil, 23, Barakhamba Road, New Delhi - 110 001.
Corporate Office: One BKC, 13th Floor, Bandra Kurla Complex, Mumbai - 400 051.
Tel.: +91 22 2652 5000, Fax: +91 22 2652 8100, Website: www.iciciprurf.com,
Email id: enquiry@icicipruamc.com

Central Service Office: 2nd Floor, Block B-2, Nirlon Knowledge Park, Western Express Highway, Goregaon (E), Mumbai - 400 063. Tel.: 022 2685 2000 Fax: 022 26868313

Notice-cum-addendum to Statement of Additional Information (SAI) of the Fund

Notice is hereby given that Mr. Antony Jacob (bearing DIN: 00210724) has been appointed as an Independent Director on the Board of Directors of ICICI Prudential Asset Management Company Limited (the Company) with effect from June 1, 2021.

The following details of Mr. Antony Jacob shall be included in the SAI of the Fund:

Name	Age/ Qualification	Brief Experience
Mr. Antony Jacob (DIN: 00210724)	60 years, Chartered Accountant, The Institute of Chartered Accountants, India. Bachelor of Commerce, Loyola-College, Chennai, India.	Mr. Antony Jacob is the Chief Executive Officer at Apollo 24 7, the digital business unit of Apollo Hospitals. He had been associated with Apollo Munich since April 2009 as the Chief Executive Officer and Whole Time Director. Mr. Antony Jacob transformed Apollo Munich into a profitable-growth company which was later sold to HDFC Ergo. Mr. Antony Jacob is a scale-up specialist and has a track record of building credible companies in General & Health Insurance; he has a distinct ability to transform companies on customer deliverables through product innovation and by fostering a customer-centric culture to enhance the top line while creating operational improvements to improve the bottom line. Prior experience of Mr. Antony Jacob includes Regional Finance Director, Asia & Middle East, Royal & Sun Alliance Group. Between 2000 and 2007, Mr. Antony Jacob created India's first private sector general insurance company; he was initially the founding Deputy Managing Director and became the CEO & Managing Director for Royal Sundaram General Insurance. Mr. Antony Jacob started his working career in 1986 with ITC Ltd in Kolkata before moving in 1994 for a short period to Continental Grain (India) now Cargill (India). He is a committee member of the Indo German Chamber of Commerce, and was on RBI's Pension and Insurance sub-committee. Most recently, Mr. Antony Jacob was awarded the CA Business Leader - Mid Corporate (BFSI), a Recognition Award from the Institute of Chartered Accountants of India (ICAI).

This Notice-cum-addendum forms an integral part of the SAI of the Fund, as amended from time to time. All the other provisions of the SAI except as specifically modified herein above remain unchanged.

Place : Mumbai
Date : June 3, 2021

For ICICI Prudential Asset Management Company Limited
Sd/-
Authorised Signatory

No. 003/06/2021

To know more, call 1800 222 999/1800 200 6666 or visit www.iciciprurf.com

As part of the Go Green Initiative, investors are encouraged to register/update their e-mail id and mobile number to support paper-less communications.

To increase awareness about Mutual Funds, we regularly conduct Investor Awareness Programs across the country. To know more about it, please visit <https://www.iciciprurf.com> or visit AMFI's website <https://www.amfiindia.com>

Mutual Fund investments are subject to market risks, read all scheme related documents carefully.

Key Green Card Bill introduced in US Congress

ITS PREDECESSOR, the Fairness for High Skilled Immigrants Act, was passed in the House in the 116th Congress with a resounding bipartisan vote of 365 to 65.

"We all know that our immigration system is severely broken and it has been broken for decades," said Lofgren, Chair of the House Subcommittee on Immigration and Citizenship on Wednesday.

The basic framework for allocating immigrant visas dates back to the middle of the 20th century and was last seriously updated in 1990, when the Congress established the worldwide numerical limits on visas and the seven per cent per-country cap that still exists today, the Democratic Party lawmaker said.

Over time, these limitations have led to backlogs that were unimaginable in 1990. The effect has been that countries with relatively small populations are allocated the same number of visas as a relatively large population country.

"The result? A person from a large-population country with extraordinary qualifications who could contribute greatly to our economy and create jobs waits behind a person with lesser qualifications from a smaller country," she added.

"It makes no sense. Because of this, we are now seeing recruiters from outside America luring those with the highest skills away from the US. That hurts our economy.

"The bipartisan EAGLE Act moves our country toward a system that de-emphasizes birthplace and better serves America. Simply put, it will allow US companies to focus on what they do best - hiring smart people to create products and services, which creates jobs in our districts," Lofgren said.

Congressman Curtis said the 2020 census showed that Utah has the fastest-growing state in the nation due to major growth and innovation in the technology sector, bringing thousands of new jobs to the state.

At the same time, Utah is tied for the lowest unemployment rate in the country, leaving many companies to rely on foreign workers and navigate our complicated immigration system when there is a shortage of American's seeking these positions.

"The bipartisan EAGLE Act will create a more fair employment-based visa system by eliminating per-country limitations and creating a first-come, first-served system focused on merit instead of country of origin, making it easier for Utah's businesses to expand and compete globally," Curtis, a Republican, said.

Meanwhile, Immigration Voice, a national non-profit organization that advocates for the alleviation of restrictions on employment, travel, and working conditions faced by more than 1.2 million legal high-skilled immigrants in the US has welcomed the bipartisan legislation in the House.

The EAGLE Act is one of the first bipartisan immigration bills that members of the House have introduced this year, it noted.

"This ends the discriminatory quota system based on country of birth, which has pushed over 1 million Indian high-skilled immigrant workers in the US into a 200-year wait for Green Cards while individuals from other countries face no wait time at all, simply due to their country of birth.

"Additionally, changes were also made to strengthen the bill to encourage the hiring of American workers and to ensure that people from all countries retain fair access to employment-based green cards," the Immigration Voice said in a statement. The EAGLE Act is a win-win for the American people," Aman Kapoor, the Co-Founder and President of Immigration Voice said.

"Every member of Congress now agrees that it is morally and legally indefensible to have a discriminatory per-country-based allocation system for employment-based Green Cards that bans talented Indian immigrants from receiving green cards during their lifetime if they apply today," Kapoor said.

The bill transitions the allocation of employment-based Green Cards to a first-come, first-served application while also safeguarding the concerns of foreign nationals from countries that were accustomed to special treatment and having no wait time at all to receive green cards due to discriminatory per-country limits, Kapoor added. —PTI

LYKA LABS LIMITED
Gr. Floor, Spencer Building, 30, Forjett Street, Grant Road (West), Mumbai - 400036
CIN : L24230GJ1976PLC008738 Website : www.lykalabs.com

EXTRACT OF STANDALONE & CONSOLIDATED AUDITED FINANCIAL RESULTS FOR THE FOURTH QUARTER AND FINANCIAL YEAR ENDED 31ST MARCH, 2021 (₹ in Lakhs)

Sr. No.	Particulars	Standalone				Consolidated			
		Year ended 31st March 2021		Year ended 31st March 2020		Year ended 31st March 2021		Year ended 31st March 2020	
		(Audited)	(Audited)	(Audited)	(Audited)	(Audited)	(Audited)	(Audited)	(Audited)
1.	Total Income from Operations	1,782.06	978.50	6,226.30	4,074.34	2,426.22	1,507.13	8,625.13	6,148.89
2.	Net Profit / (Loss) for the period (before Tax, Exceptional and/or Extraordinary items)	(194.85)	(766.77)	(1,696.66)	(2,739.84)	(159.48)	(613.61)	(1,301.62)	(2,865.55)
3.	Net Profit / (Loss) for the period before tax (after Exceptional and/or Extraordinary items)	(364.45)	(893.86)	(1,839.53)	(5,515.13)	(264.72)	(1,287.56)	(1,414.41)	(6,187.70)
4.	Net Profit / (Loss) for the period after tax (after Exceptional and/or Extraordinary items)	23.21	(992.84)	(1,445.89)	(5,538.65)	113.50	(1,231.66)	(1,155.45)	(6,054.15)
5.	Total Comprehensive Income for the period (Comprising Profit / (Loss) for the period (after tax) and Other Comprehensive Income (after tax))	52.58	(1,028.66)	(1,437.01)	(5,579.13)	144.97	(1,260.10)	(1,144.48)	(6,087.26)
6.	Equity Share Capital	2,869.00	2,869.00	2,869.00	2,869.00	2,869.00	2,869.00	2,869.00	2,869.00
7.	Reserves (excluding Revaluation Reserve) as shown in the Audited Balance Sheet of the year	-	-	(2,428.08)	(991.07)	-	-	(5,448.67)	(4,303.46)
8.	Earnings Per Share (of ₹ 10/- each) (for continuing and discontinued operations) -								
	Basic :	0.07	(3.49)	(5.08)	(19.48)	0.39	(5.67)	(4.07)	(21.29)
	Diluted :	0.07	(3.49)	(5.08)	(19.48)	0.39	(5.67)	(4.07)	(21.29)

The standalone & consolidated Audited financial results of the Company for the fourth quarter and financial year ended 31st March, 2021 have been reviewed by Audit Committee at their meeting held on 1st June, 2021 and approved by the Board of Directors in its meeting held on 2nd June, 2021. The Statutory Auditors of the Company have reviewed the accounts for fourth quarter and financial year ended 31st March, 2021.

Note :- The above is an extract of the detailed format of fourth quarter and financial year ended financial results for 31st March, 2021 filed with the Stock Exchanges under Regulation 33 of the SEBI (Listing and Other Disclosure Requirements) Regulation, 2015. The full format of the quarterly & yearly financial results are available on the Stock Exchanges Websites www.nseindia.com and www.bseindia.com and on company's website www.lykalabs.com.

For & on behalf of the Board of Directors
Sd/-
Kunal N Gandhi (DIN No: 01516156)
(Managing Director)

Place : Mumbai
Date : 2nd June, 2021

ICICI Prudential Asset Management Company Limited
Corporate Identity Number: U99999DL1993PLC054135

Registered Office: 12th Floor, Narain Manzil, 23, Barakhamba Road, New Delhi - 110 001.
Corporate Office: One BKC, 13th Floor, Bandra Kurla Complex, Mumbai - 400 051.
Tel.: +91 22 2652 5000, Fax: +91 22 2652 8100, Website: www.iciciprurf.com,
Email id: enquiry@icicipruamc.com

Central Service Office: 2nd Floor, Block B-2, Nirlon Knowledge Park, Western Express Highway, Goregaon (E), Mumbai - 400 063. Tel.: 022 2685 2000 Fax: 022 26868313

Notice-cum-addendum to Statement of Additional Information (SAI) of the Fund

Notice is hereby given that Mr. Antony Jacob (bearing DIN: 00210724) has been appointed as an Independent Director on the Board of Directors of ICICI Prudential Asset Management Company Limited (the Company) with effect from June 1, 2021.

The following details of Mr. Antony Jacob shall be included in the SAI of the Fund:

Name	Age/ Qualification	Brief Experience
Mr. Antony Jacob (DIN: 00210724)	60 years, Chartered Accountant, The Institute of Chartered Accountants, India. Bachelor of Commerce, Loyola-College, Chennai, India.	Mr. Antony Jacob is the Chief Executive Officer at Apollo 24 7, the digital business unit of Apollo Hospitals. He had been associated with Apollo Munich since April 2009 as the Chief Executive Officer and Whole Time Director. Mr. Antony Jacob transformed Apollo Munich into a profitable-growth company which was later sold to HDFC Ergo. Mr. Antony Jacob is a scale-up specialist and has a track record of building credible companies in General & Health Insurance; he has a distinct ability to transform companies on customer deliverables through product innovation and by fostering a customer-centric culture to enhance the top line while creating operational improvements to improve the bottom line. Prior experience of Mr. Antony Jacob includes Regional Finance Director, Asia & Middle East, Royal & Sun Alliance Group. Between 2000 and 2007, Mr. Antony Jacob created India's first private sector general insurance company; he was initially the founding Deputy Managing Director and became the CEO & Managing Director for Royal Sundaram General Insurance. Mr. Antony Jacob started his working career in 1986 with ITC Ltd in Kolkata before moving in 1994 for a short period to Continental Grain (India) now Cargill (India). He is a committee member of the Indo German Chamber of Commerce, and was on RBI's Pension and Insurance sub-committee. Most recently, Mr. Antony Jacob was awarded the CA Business Leader - Mid Corporate (BFSI), a Recognition Award from the Institute of Chartered Accountants of India (ICAI).

This Notice-cum-addendum forms an integral part of the SAI of the Fund, as amended from time to time. All the other provisions of the SAI except as specifically modified herein above remain unchanged.

Place : Mumbai
Date : June 3, 2021

For ICICI Prudential Asset Management Company Limited
Sd/-
Authorised Signatory

No. 003/06/2021

To know more, call 1800 222 999/1800 200 6666 or visit www.iciciprurf.com

As part of the Go Green Initiative, investors are encouraged to register/update their e-mail id and mobile number to support paper-less communications.

To increase awareness about Mutual Funds, we regularly conduct Investor Awareness Programs across the country. To know more about it, please visit <

